

ਬਿਜਲੀ ਅਤੇ ਪਾਣੀ ਦੀਆਂ ਬੰਦੀਆਂ

ਸੰਖੇਪ ਝਾਤ

ਬੰਦੀ ਪਾਣੀ ਜਾਂ ਬਿਜਲੀ ਦਾ ਖੋੜੇ ਜਾਂ ਲੰਮੇ ਸਮੇਂ ਲਈ ਰੁਕ ਜਾਣਾ ਹੈ। ਇਹ ਕਿਸੇ ਇਕੱਲੀ ਪ੍ਰਾਪਰਟੀ, ਬਿਲਡਿੰਗ ਜਾਂ ਕਿਸੇ ਸਾਰੀ ਕਮਿਊਨਿਟੀ ਨੂੰ ਪ੍ਰਭਾਵਤ ਕਰ ਸਕਦਾ ਹੈ।

ਐਲਬਰਟਾ ਦੇ ਕਈ ਤਰ੍ਹਾਂ ਖਤਰੇ, ਜਿਵੇਂ ਕਿ ਤੇਜ਼ ਹਵਾਵਾਂ, ਬਰਫੀਲੀ ਬਾਰਸ਼, ਅਤੇ ਹੜ੍ਹ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਪੁਚਾ ਸਕਦੇ ਹਨ ਜਿਸ ਕਾਰਨ ਬਿਜਲੀ ਬੰਦ ਹੋ ਸਕਦੀ ਹੈ। ਪਾਣੀ ਦਾ ਬੰਦ ਹੋਣਾ ਹੋਰਨਾਂ ਕਾਰਨਾਂ ਦੇ ਨਾਲ ਨਾਲ, ਤਾਪਮਾਨ 'ਚ ਬਹੁਤ ਹੀ ਉਤਰਾਅ ਚੜ੍ਹਾਅ ਆਉਣ ਅਤੇ ਪਾਣੀਆਂ ਨੂੰ ਖੋਰਾ ਲੱਗਣ ਕਾਰਨ ਵਾਟਰ ਮੇਨ ਦੇ ਟੁੱਟਣ ਨਾਲ ਪੈਦਾ ਹੁੰਦਾ ਹੈ।

ਕਿਸੇ ਬੰਦੀ ਤੋਂ ਪਹਿਲਾਂ

ਬੰਦੀ ਵਾਪਰਨ ਤੋਂ ਪਹਿਲਾਂ ਇਸ ਲਈ ਤਿਆਰ ਹੋਵੋ।

- ਗੰਭੀਰ, ਜ਼ਿੰਦਗੀ ਬਚਾਉਣ ਵਾਲੀਆਂ ਚਿਤਾਵਨੀਆਂ ਪ੍ਰਾਪਤ ਕਰਨ ਵਾਸਤੇ [Alberta Emergency Alert](#) ਐਪ ਡਾਊਨਲੋਡ ਕਰੋ।
- ਪਤਾ ਲਗਾਉ ਕਿ ਕਿਸੇ ਐਮਰਜੈਂਸੀ ਦੌਰਾਨ ਤੁਹਾਡੀ ਕਮਿਊਨਿਟੀ ਜਾਣਕਾਰੀ ਅਤੇ ਅੱਪਡੇਟਾਂ ਕਿੱਥੇ ਪਾਉਂਦੀ ਹੈ।
- ਆਪਣੇ ਅਤੇ ਆਪਣੇ ਪਿਆਰਿਆਂ ਲਈ ਤਿਆਰੀ ਦੀ ਇਕ ਯੋਜਨਾ ਬਣਾਉ ਅਤੇ ਉਸ ਦਾ ਅਭਿਆਸ ਕਰ ਕੇ ਵੇਖੋ।
- ਇਕ [emergency kit](#) ਬਣਾ ਕੇ ਰੱਖੋ ਜਿਹੜੀ ਸਮਾਨ, ਜਿਵੇਂ ਕਿ ਖਾਧ-ਪਦਾਰਥ, ਬੈਟਰੀ ਨਾਲ ਚੱਲਣ ਵਾਲਾ/ਕਰੈਕ ਰੇਡੀਉ/ਫਲੈਸ਼ਲਾਈਟ ਅਤੇ ਵਧੀਕ ਬੈਟਰੀਆਂ ਨਾਲ ਭਰੀ ਹੋਵੇ।
- ਆਪਣੇ ਪਰਿਵਾਰ (ਸਮੇਤ ਪਾਲਤੂ) ਲਈ ਪੀਣ, ਪਕਾਉਣ ਅਤੇ
- ਸਾਫ਼-ਸਫਾਈ ਵਾਸਤੇ ਪਾਣੀ ਜਮਾਂ ਕਰਕੇ ਰੱਖੋ।
- ਇਕ ਕਾਰਬਨ ਮੋਨੋਆਕਸਾਈਡ ਅਲਾਰਮ ਲਗਾਉ, ਜਿਸ ਨਾਲ ਬੈਕਅੱਪ ਲਈ ਬੈਟਰੀ ਪਾਵਰ ਲੱਗੀ ਹੋਵੇ।
- ਆਪਣੀ ਯੂਟਿਲਟੀ ਕੰਪਨੀ ਦੇ ਫੋਨ ਨੰਬਰ ਦਾ ਪਤਾ ਰੱਖੋ।
- ਜੇਕਰ ਤੁਸੀਂ ਐਲੀਵੇਟਰ 'ਤੇ ਨਿਰਭਰ ਕਰਦੇ ਹੋ ਤਾਂ ਬਾਹਰ ਨਿਕਲਣ ਦੀ ਇਕ ਬੈਕਅੱਪ ਯੋਜਨਾ ਬਣਾ ਕੇ ਰੱਖੋ।
- ਜੇਕਰ ਤੁਹਾਡੀਆਂ ਅਤਿ-ਗੰਭੀਰ ਜ਼ਰੂਰਤਾਂ ਹਨ ਤਾਂ ਇਕ ਮੈਡੀਕਲ ਅਲਰਟ ਪ੍ਰੋਗਰਾਮ ਲਈ ਸਾਈਨਅੱਪ ਕਰੋ।
- ਆਪਣੇ ਜੈਨਰੇਟਰਾਂ, ਹੀਟ ਅਤੇ ਅਤਿ-ਗੰਭੀਰ ਮੈਡੀਕਲ ਸਾਜ਼-ਸਮਾਨ ਲਈ ਬੈਕਅੱਪ ਪਾਵਰ ਮੌਜੂਦ ਰੱਖੋ।

- ਜੇਕਰ ਤੁਹਾਡੇ ਕੋਲ ਗੱਡੀ ਹੈ ਤਾਂ ਉਸ ਦੀ ਟੈਂਕੀ ਭਰੀ ਰੱਖੋ, ਅਜਿਹੀ ਸੂਰਤ ਲਈ ਕਿ ਜੇ ਫਿਊਲ ਸਟੇਸ਼ਨਾਂ ਦੀ ਬਿਜਲੀ ਚਲੀ ਜਾਵੇ ਜਾਂ ਉਹ ਬੰਦ ਹੋ ਜਾਣ, ਅਤੇ ਇਕ ਐਮਰਜੈਂਸੀ [vehicle kit](#) ਕੋਲ ਰੱਖੋ।

ਵਿੱਤੀ ਤਿਆਰੀ

- ਆਪਣੀਆਂ ਵਿਸ਼ੇਸ਼ ਜ਼ਰੂਰਤਾਂ ਬਾਰੇ ਕਿਸੇ ਇੰਸ਼ੂਰੈਂਸ ਏਜੰਟ ਨਾਲ ਗੱਲ ਕਰੋ।
- ਆਪਣੀ ਇੰਸ਼ੂਰੈਂਸ ਪਾਲਿਸੀ ਬਾਰੇ ਜਾਣੋ। ਯਕੀਨੀ ਬਣਾਉ ਕਿ ਤੁਹਾਡੀ ਘਰ, ਗੱਡੀ, ਬਿਜ਼ਨਸ ਅਤੇ ਸਮਾਨ ਸੁਰੱਖਿਅਤ ਕੀਤੇ ਹੋਏ ਹਨ।
- ਜੇਕਰ ਸੰਭਵ ਹੋਵੇ ਤਾਂ ਇਕ ਐਮਰਜੈਂਸੀ ਸੇਵਿੰਗ ਅਕਾਊਂਟ ਰੱਖੋ ਜਿਸ ਵਿਚੋਂ ਟੈਂਪਰੇਰੀ ਖਰਚੇ ਕੀਤੇ ਜਾ ਸਕਦੇ ਹੋਣ, ਜਦੋਂ ਤੁਸੀਂ ਆਪਣੇ ਘਰ 'ਚੋਂ ਬਾਹਰ ਹੋਵੋਗੇ।
- ਜੇਕਰ ਤੁਸੀਂ ਕਰ ਸਕਦੇ ਹੋਵੋ ਤਾਂ ਐਮਰਜੈਂਸੀ ਲਈ ਕੁਝ ਨਕਦੀ ਕੋਲ ਰੱਖੋ, ਕਿਸੇ ਹਾਲਤ 'ਚ ਜੇਕਰ ਬੈਂਕ ਸੇਵਾਵਾਂ ਉਪਲਬਧ ਨਾ ਹੋਣ।
- ਜੇਕਰ ਤੁਹਾਨੂੰ ਘਰੋਂ ਬਾਹਰ ਕੱਢ ਲਿਆ ਗਿਆ ਹੈ ਤਾਂ ਸਾਰੇ ਵਧੀਕ ਖਰਚਿਆਂ ਦੀਆਂ ਰਸੀਦਾਂ ਸੰਭਾਲ ਕੇ ਰੱਖੋ।
- ਆਪਣੇ ਸਾਰੇ ਸਮਾਨ ਦੀ ਇਕ [ਵਿਸਤ੍ਰਿਤ ਲਿਸਟ](#) ਤਿਆਰ ਕਰੋ।
- ਹੋਮ ਇੰਸ਼ੂਰੈਂਸ ਦਾ ਕਲੇਮ ਕਰਨ ਵਾਸਤੇ [7 ਪੜਾਵਾਂ](#) ਨੂੰ ਜਾਣੋ।

ਇੰਸ਼ੂਰੈਂਸ ਬਿਊਰੋ ਆਫ ਕੈਨੇਡਾ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਨਾਲ askibcwest@ibc.ca 'ਤੇ ਈਮੇਲ ਰਾਹੀਂ ਜਾਂ 1-844-227-5422 'ਤੇ ਫੋਨ ਕਰਕੇ ਸੰਪਰਕ ਕਰੋ। ਇੰਸ਼ੂਰੈਂਸ ਤਿਆਰੀ ਬਾਰੇ ਵਧੇਰੇ ਜਾਣਕਾਰੀ ਲਈ ਵੇਖੋ [ibc.ca](#)।

ਕਾਰਬਨ ਮੋਨੋਆਕਸਾਈਡ ਦੇ ਜ਼ਹਿਰੀਲੇ ਅਸਰ ਰੋਕਣਯੋਗ ਹਨ। ਜੈਨਰੇਟਰ, ਕੈਂਪ ਸਟੇਵ ਜਾਂ ਬਾਰਬਿਕਊ ਅੰਦਰ ਰੱਖਣ ਵਾਲੀਆਂ ਚੀਜ਼ਾਂ ਨਹੀਂ; ਗੈਸ ਸਟੇਵ ਅਤੇ ਓਵਨ ਹੀਟ ਦੇ ਸੁਰੱਖਿਅਤ ਸਰੋਤ ਨਹੀਂ ਹਨ।

ਬੰਦੀ ਦੌਰਾਨ

ਬੰਦੀਆਂ ਤੁਹਾਨੂੰ ਹੀਟ, ਪਾਣੀ, ਬੱਤੀਆਂ, ਏਅਰ ਕੰਡੀਸ਼ਨ, ਇੰਨਫਰਮੇਸ਼ਨ ਡਿਵਾਈਸਾਂ ਅਤੇ ਮਹੱਤਵਪੂਰਨ ਸੰਚਾਰ ਚੈਨਲਾਂ ਤੋਂ ਵਿਗੁੱਚੇ ਕਰ ਸਕਦੀਆਂ ਹਨ। ਲੰਮੇਰੀ ਬੰਦੀ ਦੌਰਾਨ ਗਰੈਸਰੀ ਸਟੋਰਾਂ, ਫਾਰਮੇਸੀਆਂ, ਗੈਸ ਸਟੇਸ਼ਨਾਂ, ਬੈਂਕਾਂ ਅਤੇ ਏ ਟੀ ਐੱਮ ਦੀਆਂ ਸੇਵਾਵਾਂ ਬੰਦ ਹੋ ਸਕਦੀਆਂ ਹਨ।

ਤਿਆਰ ਹੋਵੋ: alberta.ca/emergency-preparedness.aspx

ਕਾਪੀਰਾਈਟ 2021 ਗਵਰਨਮੈਂਟ ਆਫ ਐਲਬਰਟਾ | ਮਈ 2021 | ਮਿਊਂਸਿਪਲ ਅਫੇਅਰਜ਼

Classification: Public - Punjabi

ਬੰਦੀ ਦਾ ਸਮੱਸਿਆ ਨਿਵਾਰਨ

- ਜੇਕਰ ਤੁਹਾਡੇ ਨੇਬਰਹੁੱਡ 'ਚ ਬਿਜਲੀ ਅਜੇ ਵੀ ਚੱਲਦੀ ਹੈ ਪਰ ਤੁਹਾਡੇ ਘਰ 'ਚ ਨਹੀਂ, ਤਾਂ ਆਪਣੇ ਬਰੇਕਰ ਚੈੱਕ ਕਰੋ।
- ਆਪਣੀ ਯੂਟਿਲਟੀ ਕੰਪਨੀ ਨੂੰ ਫੋਨ ਕਰੋ, ਇਹ ਜਾਣਨ ਲਈ ਕਿ ਬਿਜਲੀ ਦਾ ਵਿਘਨ ਵੱਡੇ ਪੈਮਾਨੇ 'ਤੇ ਪਿਆ ਹੈ ਜਾਂ ਕੇਵਲ ਤੁਹਾਡੀ ਪ੍ਰਾਪਰਟੀ ਨੂੰ ਹੀ ਪ੍ਰਭਾਵਿਤ ਕਰ ਰਿਹਾ ਹੈ।
- ਇਕ ਬੱਤੀ ਅੰਦਰਵਾਰ ਅਤੇ ਇਕ ਬਾਰਵਾਰ ਚਲਾਈ ਰਹਿਣ ਦਿਉ ਤਾਂ ਕਿ ਤੁਹਾਨੂੰ ਅਤੇ ਯੂਟਿਲਟੀ ਵਰਕਰ ਨੂੰ ਪਤਾ ਲੱਗ ਜਾਵੇ ਜਦੋਂ ਬਿਜਲੀ ਮੁੜ-ਬਹਾਲ ਹੋ ਜਾਂਦੀ ਹੈ।
- ਕੋਈ ਘਰੇਲੂ ਐਪਾਇੰਸ ਨਾ ਵਰਤੋ ਜਿਸ ਲਈ ਪਾਣੀ ਦੀ ਲੋੜ ਹੋਵੇ।

ਇਹ ਜਾਣ ਕਿ ਕਦੋਂ ਜਾਣਾ ਹੈ

ਅਤਿ ਦੀ ਗਰਮੀ ਜਾਂ ਠੰਡ ਵੱਡੀ ਉਮਰ ਦੇ ਬਾਲਗਾਂ, ਛੋਟੇ ਬੱਚਿਆਂ ਜਾਂ ਉਨ੍ਹਾਂ, ਜਿੰਨ੍ਹਾਂ ਨੂੰ ਕੋਈ ਸਿਹਤ ਸਮੱਸਿਆਵਾਂ ਹਨ, ਉੱਪਰ ਜ਼ਿਆਦਾ ਅਸਰ ਪਾਉਂਦੀ ਹੈ। ਜੇਕਰ ਜਿਥੇ ਤਸੀਂ ਰਹਿ ਰਹੇ ਹੋ ਉਥੇ ਬਹੁਤ ਜ਼ਿਆਦਾ ਠੰਡ ਹੈ, ਅਤੇ ਉਥੇ ਛੱਡਣਾ ਸੁਰੱਖਿਆ ਹੈ, ਤਾਂ ਉਨੀ ਦੇਰ ਲਈ ਕਿਸੇ ਸੈਲਟਰ 'ਚ ਚਲੇ ਜਾਵੇ ਜਿੰਨੀ ਦੇਰ ਤੱਕ ਵਾਪਸ ਆਉਣਾ ਸੁਰੱਖਿਅਤ ਨਹੀਂ ਹੋ ਜਾਂਦਾ।

ਬੰਦੀ ਦੌਰਾਨ ਬਚਾਅ ਦੇ ਨੁਕਤੇ

- ਬਿਲਡਿੰਗ ਦੇ ਸਭ ਤੋਂ ਹੇਠਲੇ ਲੈਵਲ 'ਤੇ ਚਲੇ ਜਾਵੇ। ਹੀਟ ਗਰਾਊਂਡ ਤੋਂ ਉੱਪਰ ਨੂੰ ਲਿਆਈ ਜਾਂਦੀ ਹੈ, ਸੇ ਇਸ ਲਈ ਉਹ ਭਾਗ ਵਧੇਰੇ ਸਮੇਂ ਲਈ ਨਿੱਘਾ ਰਹੇਗਾ।
- ਦਰਵਾਜ਼ੇ ਅਤੇ ਬਲਈਂਡ ਬੰਦ ਰੱਖੋ।
- ਵਾਧੂ ਕੰਬਲ ਅਤੇ ਨਿੱਘੇ ਕੱਪੜੇ ਨੇੜੇ ਰੱਖੋ।
- ਜੇਕਰ ਤੁਹਾਡੇ ਕੋਲ ਹੋਵੇ ਤਾਂ ਲੱਕੜ ਬਾਲਣ ਵਾਲੀ ਜਾਂ ਗੈਸ ਵਾਲੀ ਫਾਇਰਪਲੇਸ ਵਰਤੋ।
- ਸੈੱਲ ਫੋਨਾਂ ਨੂੰ ਬੈਟਰੀ ਦੀ ਬੱਚਤ ਕਰਨ ਵਾਲੇ ਮੋਡ 'ਤੇ ਕਰ ਲਉ ਅਤੇ ਉਨ੍ਹਾਂ ਨੂੰ ਕੇਵਲ ਐਮਰਜੈਂਸੀ ਕਾਲਾਂ ਕਰਨ ਲਈ ਹੀ ਵਰਤੋ।
- ਐਪਲਾਇੰਸਾਂ ਅਤੇ ਇਲੈਕਟ੍ਰਾਨਿਕ ਸਮਾਨ ਦੇ ਕੁਨੈਕਸ਼ਨ ਲਾਹ ਦਿਉ।
- ਫਰੀਜ਼ਰ ਅਤੇ ਰੈਫੀਰਿਜਰੇਟਰ ਦੀਆਂ ਡੋਰਾਂ ਬੰਦ ਰੱਖੋ।

ਬੰਦੀ ਉਪਰੰਤ

ਬੰਦੀਆਂ ਸੁਰੱਖਿਆ ਲਈ ਖਤਰੇ ਅਤੇ ਪ੍ਰਾਪਰਟੀ ਦੇ ਨੁਕਸਾਨ ਦਾ ਕਾਰਨ ਬਣਦੀਆਂ ਹਨ। ਉਨ੍ਹਾਂ ਖਤਰਿਆਂ ਲਈ ਸੁਚੇਤ ਹੋਵੋ ਅਤੇ ਜਦੋਂ ਬਿਜਲੀ ਅਤੇ ਪਾਣੀ ਵਾਪਸ ਆ ਜਾਂਦੇ ਹਨ ਤਾਂ, ਸਾਵਧਾਨੀ ਵਰਤੋ।

ਸੁਰੱਖਿਆ ਨੁਕਤੇ

- ਜੇਕਰ ਬੇਸਮੈਂਟ 'ਚ ਪਾਣੀ ਭਰ ਗਿਆ ਹੈ ਤਾਂ ਉਦੋਂ ਉਨ੍ਹਾਂ ਚਿਰ ਦਾਖਲ ਨਾ ਹੋਵੇ ਜਿੰਨਾਂ ਚਿਰ ਤੁਹਾਨੂੰ ਯਕੀਨ ਨਹੀਂ ਹੋ ਜਾਂਦਾ ਕਿ ਬਿਜਲੀ ਦਾ ਕੁਨੈਕਸ਼ਨ ਬੰਦ ਕਰ ਦਿੱਤਾ ਗਿਆ ਹੈ।
- ਆਪਣੇ ਆਪ ਨੂੰ, ਬੱਚਿਆਂ ਨੂੰ ਅਤੇ ਪਾਲਤੂਆਂ ਨੂੰ ਆਪਣੀ ਕਮਿਊਨਿਟੀ ਵਿਚਲੇ ਪ੍ਰਭਾਵਤ ਖੇਤਰਾਂ ਤੋਂ ਪ੍ਰਧਾਨ ਰੱਖੋ।
- ਕਦੀ ਵੀ ਪਾਣੀ ਨਾਲ ਨੁਕਸਾਨ-ਗ੍ਰਸਤ ਐਪਲਾਇੰਸ, ਬਿਜਲੀ ਦੇ ਆਊਟਲੈੱਟ ਜਾਂ ਫਿਊਜ਼ ਬਰੇਕਰ ਨਾ ਵਰਤੋ, ਜਿੰਨਾਂ ਚਿਰ ਉਨ੍ਹਾਂ ਨੂੰ ਕਿਸੇ ਕੁਆਲੀਫਾਈਡ ਇਲੈਕਟ੍ਰੀਸ਼ੀਅਨ ਤੋਂ ਚੈੱਕ ਨਹੀਂ ਕਰਵਾ ਲਿਆ ਜਾਂਦਾ।
- ਸਾਰੇ ਖਾਧ-ਪਦਾਰਥਾਂ ਨੂੰ ਖਰਾਬੀ ਦੇ ਚਿੰਨ੍ਹ ਅਤੇ ਨੁਕਸਾਨ ਵੇਖਣ ਲਈ ਚੈੱਕ ਕਰੋ। ਜਦੋਂ ਕੋਈ ਸ਼ੱਕ ਹੋਵੇ, ਤਾਂ ਸੁੱਟ ਦਿਉ।
- ਬਿਜਲੀ ਤੋਂ ਬਿਨਾਂ 24 ਘੰਟਿਆਂ ਤੋਂ ਬਾਦ, ਰੈਫਰਿਜਰੇਟਰ 'ਚ ਰੱਖੀਆਂ ਸਾਰੀਆਂ ਦਵਾਈਆਂ ਸੁੱਟ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਜਦੋਂ ਤੱਕ ਕਿ ਲੇਬਲ ਕਿਸੇ ਹੋਰ ਤਰ੍ਹਾਂ ਨਾ ਦੱਸਦਾ ਹੋਵੇ।
- ਆਪਣੀ [emergency kit](#) ਨੂੰ ਮੁੜ ਤੋਂ ਭਰ ਲਵੋ।

ਅਗਾਂਹ ਦੇ ਹੋਰ ਨੁਕਸਾਨ ਦੀ ਰੋਕਥਮ ਕਿਵੇਂ ਕਰਨੀ

- ਮੇਨ ਪਾਵਰ ਸਵਿੱਚ ਨੂੰ ਚਲਾਉਣ ਤੋਂ ਪਹਿਲਾਂ ਐਪਲਾਇੰਸਾਂ ਅਤੇ ਇਲੈਕਟ੍ਰਾਨਿਕਾਂ ਦੇ ਪਲੱਗ ਕੱਢ ਲਵੋ।
- ਬਿਜਲੀ ਨੂੰ ਸਥਿਰ ਹੋ ਲੈਣ ਦਿਉ ਅਤੇ ਟੂਲ ਤੇ ਐਪਲਾਇੰਸ ਮੁੜ ਕੁਨੈਕਟ ਕਰਨ ਤੋਂ ਪਹਿਲਾਂ 15 ਮਿੰਟ ਉਡੀਕ ਕਰ ਲਵੋ।
- ਜ਼ਰੂਰੀ ਚੀਜ਼ਾਂ ਨੂੰ ਪਹਿਲਾਂ ਚਾਲੂ ਕਰੋ। ਹੀਟ ਤੋਂ ਸੁਰੂ ਕਰੋ, ਫਿਰ ਮਗਰੋਂ ਰੈਫਰਿਜਰੇਟਰ ਅਤੇ ਫਰੀਜ਼ਰ ਚਲਾਉ।
- ਪਾਣੀ ਦੀ ਮੁਖ ਸਪਲਾਈ ਚਲਾ ਲਵੋ।
- ਯਕੀਨੀ ਬਣਾਉ ਕਿ ਚਾਲੂ ਕਰਨ ਤੋਂ ਪਹਿਲਾਂ ਪਾਣੀ ਗਰਮ ਕਰਨ ਵਾਲਾ ਹੀਟਰ ਭਰਿਆ ਹੋਇਆ ਹੈ।
- ਵਧੇਰੇ ਜਾਣਕਾਰੀ ਲਈ ਆਪਣੇ ਯੂਟਿਲਟੀ ਪ੍ਰਦਾਨ-ਕਰਤਾ ਨਾਲ ਸੰਪਰਕ ਕਰੋ।

ਵਧੇਰੇ ਜਾਣਕਾਰੀ ਲਈ

ਸਾਡੀਆਂ ਹੋਰ ਤੱਥ ਸੀਟਾਂ ਵੇਖੋ:

- ਖਤਰੇ ਵਿਸ਼ੇਸ਼ ਲਈ ਤਿਆਰੀ, ਜਿਸ 'ਚ ਅਤਿ ਖਰਾਬ ਮੌਸਮ, ਜੰਗਲੀ ਅੱਗ, ਹੜ੍ਹ ਅਤੇ ਹੋਰ ਬਾਰੇ ਜਾਣਕਾਰੀ ਸ਼ਾਮਲ ਹੈ।

ਤੁਸੀਂ ਤਿਆਰੀ ਬਾਰੇ ਵਧੇਰੇ ਜਾਣਕਾਰੀ [Alberta.ca](#) ਰਾਹੀਂ ਜਾਂ ਆਪਣੇ ਸਥਾਨਕ ਯੂਟਿਲਟੀ ਪ੍ਰਦਾਨ-ਕਰਤਾ ਰਾਹੀਂ ਲੈ ਸਕਦੇ ਹੋ।

ਤਿਆਰ ਹੋਵੋ: alberta.ca/emergency-preparedness.aspx

ਕਾਪੀਰਾਈਟ 2021 ਗਵਰਨਮੈਂਟ ਆਫ ਐਲਬਰਟਾ | ਮਈ 2021 | ਮਿਊਂਸਿਪਲ ਅਫੇਅਰਜ਼

Classification: Public - Punjabi

Alberta